



ਸਿਟੀ ਆਫ ਬ੍ਰੈਮਪਟਨ ਦਾ ਸੜਕਾਂ ਸਾਫ਼ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ

ਬ੍ਰੈਮਪਟਨ, ਓਨਟਾਰੀਓ (31 ਮਾਰਚ, 2021) – ਇਸ ਹਫ਼ਤੇ ਤੋਂ ਸ਼ੁਰੂ ਕਰਦੇ ਹੋਏ, ਸਿਟੀ ਆਫ ਬ੍ਰੈਮਪਟਨ, ਰਿਹਾਇਸ਼ ਵਾਲੀਆਂ ਸੜਕਾਂ ਤੇ ਆਪਣਾ 2021 ਦਾ ਸੜਕਾਂ ਸਾਫ਼ ਕਰਨ ਦਾ ਪ੍ਰੋਗਰਾਮ (ਸਟ੍ਰੀਟ ਸਵੀਪਿੰਗ ਪ੍ਰੋਗਰਾਮ) ਸ਼ੁਰੂ ਕਰੇਗੀ। ਹੋਰ ਸਾਰੇ ਖੇਤਰਾਂ ਵਿੱਚ ਸਫ਼ਾਈ, ਮੰਗਲਵਾਰ, 6 ਅਪ੍ਰੈਲ ਨੂੰ ਸ਼ੁਰੂ ਹੋਵੇਗੀ।

ਸੜਕਾਂ ਅਤੇ ਸੀਵਰਾਂ ਨੂੰ ਸਾਫ਼ ਰੱਖਣ ਵਾਸਤੇ ਬਸੰਤ ਦੇ ਦੌਰਾਨ, ਸਿਟੀ ਦੀਆਂ ਸੜਕਾਂ ਤੋਂ ਰੇਤ ਅਤੇ ਮਲਬਾ ਸਾਫ਼ ਕੀਤਾ ਜਾਂਦਾ ਹੈ। ਇਹ ਮਲਬੇ ਨੂੰ, ਸਟੋਰਮ ਸੀਵਰਾਂ ਵਿੱਚ ਜਾਣ ਤੋਂ ਰੋਕਦਾ ਹੈ ਅਤੇ ਡ੍ਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਅਤੇ ਸਾਫ਼ ਸੜਕਾਂ ਪ੍ਰਦਾਨ ਕਰਦਾ ਹੈ। ਬਸੰਤ ਦਾ ਸਫ਼ਾਈ ਪ੍ਰੋਗਰਾਮ (ਸਪ੍ਰਿੰਗ ਸਵੀਪਿੰਗ ਪ੍ਰੋਗਰਾਮ) ਵਿੱਚ ਸ਼ਾਮਲ ਹੈ:

- ਸਿਟੀ ਦੀ ਮਾਲਕੀ ਵਾਲੀਆਂ ਸਾਰੀਆਂ ਸੜਕਾਂ ਤੇ ਲੁੱਕ ਦੀ ਉੱਪਰੀ ਪਰਤ, ਪੁਲਾਂ, ਕੈਚ ਬੇਸਿਨਾਂ ਅਤੇ ਗਟਰਾਂ ਸਮੇਤ
- ਸਖਤ-ਸਤ੍ਰਾ ਵਾਲੇ ਬੁਲੇਵਾਰਡ ਅਤੇ ਵਿਚਕਾਰਲੇ ਖੇਤਰ
- ਉਹ ਸਾਈਡਵਾਕਸ ਅਤੇ ਪਗਡੰਡੀਆਂ, ਜਿਹਨਾਂ ਤੋਂ ਸਰਦੀ ਦੇ ਦੌਰਾਨ ਸਿਟੀ ਵੱਲੋਂ ਬਰਫ਼ ਹਟਾਈ ਗਈ ਸੀ
- ਸਿਟੀ ਆਫ ਬ੍ਰੈਮਪਟਨ ਦੇ ਰੇਕ੍ਰੀਏਸ਼ਨ ਸੈਂਟਰਾਂ ਅਤੇ ਸਿਟੀ ਦੀਆਂ ਹੋਰ ਫੈਸਿਲਿਟੀਜ ਵਿਖੇ ਪਾਰਕਿੰਗ ਲੇਟਸ
- ਬਿਨਾਂ ਕਰਬਸ ਵਾਲੀਆਂ ਕੰਟ੍ਰੀ ਰੋਡਸ ਨੂੰ ਧੋਇਆ ਅਤੇ/ਜਾਂ ਸਾਫ਼ ਕੀਤਾ ਜਾਂਦਾ ਹੈ, ਜਿਵੇਂ ਲੋੜੀਂਦਾ ਹੋਵੇ
- ਸਾਈਡਵਾਕ ਦੀ ਸਫ਼ਾਈ
- ਨਮਕ ਦੇ ਬੈਕਸ ਅਤੇ ਸਨੋ ਫੈਸਿੰਗ ਹਟਾਉਣਾ
- ਬੁਲੇਵਾਰਡਾਂ ਨੂੰ ਉੱਚ ਪ੍ਰੈਸ਼ਰ ਨਾਲ ਧੋਣਾ
- ਜ਼ਮੀਨ ਦੇ ਘਾਹ ਨਾਲ ਢਕੇ ਖੇਤਰ ਦੀ ਮੁਰੰਮਤ
- ਸਿਟੀ ਦੇ ਪਾਰਕਸ ਡਿਪਾਰਟਮੈਂਟ (Parks Department) ਦੇ ਨਾਲ ਭਾਈਵਾਲੀ ਵਿੱਚ, ਕੂੜਾ ਲੈ ਕੇ ਜਾਣਾ

ਬਸੰਤ ਦੇ ਸਫ਼ਾਈ ਪ੍ਰੋਗਰਾਮ ਦੇ ਦੌਰਾਨ, ਨਿਵਾਸੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ:

- ਰਿਹਾਇਸ਼ੀ ਸੜਕਾਂ ਤੇ, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵਾਹਨ ਪਾਰਕ ਨਾ ਕਰੋ
- ਯਕੀਨੀ ਬਣਾਓ ਕਿ ਡ੍ਰਾਈਵਵੇਜ ਤੇ ਪਾਰਕ ਕੀਤੇ ਵਾਹਨ, ਸੜਕ ਵੱਲ ਬਾਹਰ ਨਿੱਕਲੇ ਹੋਏ ਨਹੀਂ ਹਨ
- ਕੂੜਾ ਇਕੱਤਰ ਕਰਨ ਵਾਲੇ ਦਿਨਾਂ ਨੂੰ, ਕੂੜੇ ਦੇ ਕੰਟੇਨਰ ਅਤੇ ਰਿਸਾਈਕਲਿੰਗ ਬੈਕਸਾਂ ਨੂੰ ਸੜਕ ਤੋਂ ਦੂਰ ਰੱਖੋ
- ਬਾਸਕੇਟਬਾਲ ਅਤੇ ਹਾਕੀ ਨੈਟਸ ਨੂੰ ਸੜਕ ਤੋਂ ਦੂਰ ਅਤੇ ਕਰਬ ਤੋਂ ਕਾਫੀ ਪਿੱਛੇ ਰੱਖੋ
- ਸਥਿਤੀ ਨੂੰ ਸਮਝੋ। ਜਦੋਂ ਸੜਕ ਦੀ ਸਫ਼ਾਈ ਹੋ ਰਹੀ ਹੋਵੇ, ਤਾਂ ਥੋੜ੍ਹਾ ਸ਼ੋਰ ਹੋ ਸਕਦਾ ਹੈ ਅਤੇ ਮਿੱਟੀ ਉੱਡ ਸਕਦੀ ਹੈ
- ਧੀਰਜ ਰੱਖੋ ਕਿਉਂਕਿ ਠੰਡਾ ਅਤੇ ਵਰਖਾ ਵਾਲਾ ਮੌਸਮ, ਸੜਕ ਸਾਫ਼ ਕਰਨ ਵਾਲਿਆਂ ਨੂੰ ਕੰਮ ਕਰਨ ਤੋਂ ਰੋਕਦਾ ਹੈ। ਪ੍ਰੋਗਰਾਮ ਦਾ ਸੰਚਾਲਨ ਕਰਨ ਲਈ, ਤਾਪਮਾਨ ਲਗਾਤਾਰ ਜ਼ੀਰੋ ਤੋਂ ਵੱਧ ਹੋਣਾ ਚਾਹੀਦਾ ਹੈ

ਬਸੰਤ ਦੇ ਸਫ਼ਾਈ ਪ੍ਰੋਗਰਾਮ ਬਾਰੇ ਹੋਰ ਜਾਣਨ ਲਈ ਅਤੇ ਇਹ ਜਾਣਨ ਲਈ ਕਿ ਤੁਹਾਡੇ ਗਵਾਂਢ ਵਿੱਚ ਕੀ ਹੋ ਰਿਹਾ ਹੈ, [ਇੱਥੇ \(here\)](#) ਕਲਿੱਕ ਕਰੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca